

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ ਕਾਉਂਸਿਲ ਨੇ ਰੋਮਾਂਚਕ ਵਰਕ ਪਲਾਨ ਅਤੇ ਸਿਟੀ ਦੇ ਨਵੇਂ ਅਧਿਕਾਰਤ ਪਲਾਨ ਲਈ ਸ਼ਮੂਲੀਅਤ ਸਬੰਧੀ ਕਾਰਜਨੀਤੀ ਮਨਜ਼ੂਰ ਕੀਤੀ

ਬ੍ਰੈਂਪਟਨ, ਓਨਟਾਰੀਓ (23 ਜਨਵਰੀ, 2020) – 22 ਜਨਵਰੀ, 2020 ਨੂੰ ਕਾਉਂਸਿਲ ਦੀ ਖਾਸ ਮੀਟਿੰਗ ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਨਵੇਂ ਵਰਕ ਪਲਾਨ ਅਤੇ ਸਿਟੀ ਦੇ ਨਵੇਂ ਅਧਿਕਾਰਤ ਪਲਾਨ – ਬ੍ਰੈਂਪਟਨ 2040 ਪਲਾਨ (Brampton 2040 Plan) ਦੇ ਨਿਰਮਾਣ ਵਿੱਚ ਸਹਾਇਤਾ ਲਈ ਵਿਆਪਕ ਭਾਈਚਾਰਕ ਸ਼ਮੂਲੀਅਤ ਸਬੰਧੀ ਕਾਰਜਨੀਤੀ ਮਨਜ਼ੂਰ ਕੀਤੀ।

2017 ਦੇ ਪਤਝੜ ਵਿੱਚ ਵਿਆਪਕ ਜਨਤਕ ਸ਼ਮੂਲੀਅਤ ਤੋਂ ਬਾਅਦ, ਕਾਉਂਸਿਲ ਵੱਲੋਂ ਮਈ 2018 ਵਿੱਚ ਬ੍ਰੈਂਪਟਨ 2040 ਵਿਜ਼ਨ (Brampton 2040 Vision) ਦਾ ਸਮਰਥਨ ਕੀਤਾ ਗਿਆ ਸੀ। ਇਹ ਵਿਜ਼ਨ ਸਿਟੀ ਲਈ ਵੱਧ ਸਥਿਰ, ਸਹਿਰੀ ਅਤੇ ਗਤੀਸ਼ੀਲ ਭਵਿੱਖ ਨੂੰ ਦਰਸਾਉਂਦਾ ਹੈ। [ਟਰਮ ਆਫ ਕਾਉਂਸਿਲ ਪ੍ਰਿਓਰਟੀਜ਼ \(Term of Council Priorities\)](#) ਵਿੱਚ ਬ੍ਰੈਂਪਟਨ ਨੂੰ ਇਸ ਭਵਿੱਖ ਵੱਲ ਲਿਜਾਣ ਲਈ ਮਹੱਤਵਪੂਰਣ ਉਪਾਵਾਂ ਦਾ ਵਰਣਨ ਕੀਤਾ ਗਿਆ ਹੈ। ਬ੍ਰੈਂਪਟਨ 2040 ਪਲਾਨ ਇਸ ਪ੍ਰਕਿਰਿਆ ਦਾ ਮਹੱਤਵਪੂਰਣ ਹਿੱਸਾ ਹੈ। ਇਹ ਨਵਾਂ ਅਧਿਕਾਰਤ ਪਲਾਨ ਇਹ ਯਕੀਨੀ ਬਣਾਉਣ ਵਿੱਚ ਦਿਸ਼ਾ ਮੁਹੱਈਆ ਕਰੇਗਾ ਕਿ ਬ੍ਰੈਂਪਟਨ 2040 ਵਿਜ਼ਨ ਦੇ ਉਦੇਸ਼ਾਂ ਨੂੰ ਹਾਸਲ ਕਰਨ ਲਈ ਸਿਟੀ ਦੀ ਸਾਰੀ ਯੋਜਨਾਬੰਦੀ, ਪ੍ਰੋਜੈਕਟ ਅਤੇ ਵਿਕਾਸ ਸਭ ਇਕੱਠੇ ਕੰਮ ਕਰ ਰਹੇ ਹਨ।

ਬ੍ਰੈਂਪਟਨ 2040 ਵਿਜ਼ਨ ਨੂੰ ਤਿਆਰ ਕਰਨ ਵਿੱਚ ਸਿਟੀ ਦੇ ਸਟਾਫ਼ ਦੀ ਸਹਾਇਤਾ ਕਰਨ ਲਈ, ਸਿਟੀ ਨੇ ਲੈਂਡ ਯੂਜ਼ ਪਲਾਨਿੰਗ, ਪਾਲਸੀ ਪਲਾਨਿੰਗ ਅਤੇ ਅਰਬਨ ਡਿਜ਼ਾਈਨ; ਕਮਿਊਨਿਟੀ ਅਤੇ ਸਟੇਕਹੋਲਡਰ ਸ਼ਮੂਲੀਅਤ; ਸਥਿਰਤਾ; ਟ੍ਰਾਂਸਪੋਰਟੇਸ਼ਨ; ਵਾਤਾਵਰਣ ਸਬੰਧੀ ਪਲਾਨਿੰਗ; ਪਾਰਕਸ ਅਤੇ ਓਪਨ ਸਪੇਸ ਸਬੰਧੀ ਪਲਾਨਿੰਗ; ਕਲਾ, ਸੱਭਿਆਚਾਰ ਸਬੰਧੀ ਪਲਾਨਿੰਗ ਅਤੇ ਵਿਰਸੇ ਦੀ ਸੰਭਾਲ ਜਿਹੇ ਖੇਤਰਾਂ ਵਿੱਚ ਮਲਟੀਡਿਸਪਲਨਰੀ ਮੁਹਾਰਤ ਪ੍ਰਦਾਨ ਕਰਨ ਲਈ [ਡਬਲਯੂ.ਐਸ.ਪੀ. ਕੈਨੇਡਾ ਗ੍ਰੁਪ ਲਿ. \(WSP Canada Group Ltd\)](#) ਨੂੰ ਕੰਮ ਸੌਂਪਿਆ ਹੈ।

ਅੱਜ ਮਨਜ਼ੂਰ ਕੀਤੇ ਗਏ ਵਰਕ ਪਲਾਨ ਦੇ ਪੰਜ ਫੇਜ਼ ਹਨ। ਇਹ ਨਿਵਾਸੀਆਂ ਲਈ ਸਿਟੀ ਦੇ ਨਾਲ ਸ਼ਾਮਲ ਹੋਣ ਦੇ ਬਹੁਤ ਸਾਰੇ ਮੌਕਿਆਂ ਅਤੇ ਬ੍ਰੈਂਪਟਨ ਦੇ ਭਵਿੱਖ ਦੇ ਬਿਹਤਰ ਵਾਧੇ ਦੇ ਨਾਲ, 2022 ਤੱਕ ਦੇ ਸਾਲਾਂ ਤੱਕ ਦੇ ਵਿਸਤਾਰ ਵਾਲੇ ਹਨ।

### ਭਾਈਚਾਰਕ ਸ਼ਮੂਲੀਅਤ ਦੇ ਮੁੱਖ ਫੇਜ਼

ਫੇਜ਼ 1: **ਬ੍ਰੈਂਪਟਨ 2040 ਸਪੀਕਰ ਸੀਰੀਜ਼ (Brampton 2040 Speaker Series)** – ਇਹ ਉੱਚੇ ਪੱਧਰ ਦੇ ਟੀਚੇ ਵਾਲੇ ਵਿਜ਼ਨ ਨੂੰ ਸਫਲ ਲਾਗੂਕਰਣ ਯੋਜਨਾਵਾਂ ਵਿੱਚ ਬਦਲਣ ਦੇ ਪ੍ਰਤੀ ਖਾਸ ਧਿਆਨ ਕੇਂਦਰਿਤ ਕਰਨ ਦੇ ਨਾਲ ਭਾਈਚਾਰੇ ਵਿੱਚ ਸਿਟੀ ਦੀ ਪਲਾਨਿੰਗ ਬਾਰੇ ਵੱਧ ਸੁਚੇਤਤਾ ਫੈਲਾਉਣ ਲਈ ਬਣਾਈ ਗਈ ਹੈ।

ਫੇਜ਼ 2: **2040 ਵਿਜ਼ਨ ਦਾ ਪਰੀਖਣ ਕਰਨਾ ਅਤੇ ਡੇਟਾ ਅੰਤਰਾਲਾਂ ਨੂੰ ਪਛਾਣਨਾ** – ਇਹ ਇੱਕ ਸ਼ਮੂਲੀਅਤ ਪ੍ਰੋਗਰਾਮ ਹੈ, ਜਿਸ ਵਿੱਚ ਬ੍ਰੈਂਪਟਨ 2040 ਵਿਜ਼ਨ ਦਾ ਪਰੀਖਣ ਕਰਨ ਲਈ ਸੁਝਾਅ ਲਏ ਜਾਣਗੇ ਅਤੇ ਕਿਸੇ ਵੀ ਅਜਿਹੇ ਡੇਟੇ ਦੀ ਪਛਾਣ ਕੀਤੀ ਜਾਵੇਗੀ, ਜੋ ਮੌਜੂਦ ਹੋ ਸਕਦਾ ਹੈ।

ਫੇਜ਼ 3: **ਕਮਿਊਨਿਟੀ ਸਟ੍ਰਕਚਰ ਵਰਕਸ਼ਾਪਸ** – ਇਸ ਫੇਜ਼ ਦੇ ਦੌਰਾਨ ਸ਼ਮੂਲੀਅਤ ਵਿੱਚ ਸੁਝਾਅ ਲਏ ਜਾਣਗੇ ਕਿਉਂਕਿ ਸਿਟੀ ਬ੍ਰੈਂਪਟਨ 2040 ਵਿਜ਼ਨ ਵਿੱਚ ਦਿੱਤੇ ਗਏ ਕਮਿਊਨਿਟੀ ਸਟ੍ਰਕਚਰ ਤੇ ਆਧਾਰਿਤ ਹੈ, ਇਸਦਾ ਪਰੀਖਣ ਅਤੇ ਪੁਸ਼ਟੀ ਕਰਦੀ ਹੈ।

ਫੇਜ਼ 4: ਚਰਚਾ ਸਬੰਧੀ ਪੇਪਰ ਅਤੇ ਡ੍ਰਾਫਟ ਪਾਲਸੀ ਸਬੰਧੀ ਨਿਰਦੇਸ਼ – ਸਮੂਲੀਅਤ ਪ੍ਰੋਗਰਾਮ ਵਿੱਚ ਮੁੱਖ ਵਿਸ਼ਿਆਂ ਵਾਲੇ ਖੇਤਰਾਂ (ਬ੍ਰੈਂਪਟਨ 2040 ਵਿਜਨ ਦੇ ਸੱਤ ਮੁੱਖ ਵਿਜਨ ਸਟੇਟਮੈਂਟ ਖੇਤਰ) ਸੁਝਾਅ ਲਏ ਜਾਣਗੇ, ਜੋ ਬ੍ਰੈਂਪਟਨ 2040 ਪਲਾਨ ਬਾਰੇ ਦੱਸਣਗੇ, ਜਿਵੇਂ ਕਿ ਚਰਚਾ ਸਬੰਧੀ ਪੇਪਰਾਂ ਅਤੇ ਪਾਲਸੀ ਸਬੰਧੀ ਨਿਰਦੇਸ਼ਾਂ ਦੀ ਰਿਪੋਰਟ ਵਿੱਚ ਸਪਸ਼ਟ ਰੂਪ ਨਾਲ ਦੱਸਿਆ ਗਿਆ ਹੈ।

ਫੇਜ਼ 5: ਫਾਈਨਲ OP ਪਾਲਸੀਜ਼ – ਇਸ ਫੇਜ਼ ਦੇ ਦੌਰਾਨ ਸਿਟੀ, ਡ੍ਰਾਫਟ ਬ੍ਰੈਂਪਟਨ 2040 ਪਲਾਨ (Draft Brampton 2040 Plan) ਵਿੱਚ ਸ਼ਾਮਲ ਡ੍ਰਾਫਟ ਪਾਲਸੀਜ਼ ਬਾਰੇ ਸੁਝਾਅ ਲਵੇਗੀ।

ਕਾਰਜਨੀਤੀ ਵਿੱਚ ਦਿੱਤੇ ਗਏ ਵਰਕ ਪਲਾਨ ਅਤੇ ਭਾਈਚਾਰਕ ਸਮੂਲੀਅਤ ਮੌਕੇ, ਅਗਾਂਹ-ਵਧਣ ਵਾਲਾ ਅਧਿਕਾਰਤ ਪਲਾਨ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ ਹਨ। ਇਹ ਪਲਾਨ ਬ੍ਰੈਂਪਟਨ 2040 ਵਿਜਨ ਦੀ ਸਫਲ ਪ੍ਰਕਿਰਿਆ ਰਾਹੀਂ ਸਿੱਧ ਵਿਜਨ ਨੂੰ ਦਰਸਾਉਂਦਾ ਹੈ।

ਬ੍ਰੈਂਪਟਨ 2040 ਵਿਜਨ ਲਈ ਵਰਕ ਪਲਾਨ ਅਤੇ ਸਮੂਲੀਅਤ ਕਾਰਜਨੀਤੀ ਬਾਰੇ ਹੋਰ ਜਾਣਨ ਲਈ, ਕਿਰਪਾ ਕਰਕੇ [ਰਿਪੋਰਟ \(report\)](#) ਦੇਖੋ ਅਤੇ ਕਾਰਜਨੀਤੀ ਪ੍ਰਦਾਨ ਕੀਤੇ ਜਾਣ ਤੇ ਅੱਪਡੇਟਸ ਅਤੇ ਮੌਕਿਆਂ ਲਈ [ਵੈਬਸਾਈਟ \(website\)](#) ਤੇ ਜਾਓ।

## ਪਿਛੋਕੜ

ਸਿਟੀ ਦੇ ਮੌਜੂਦਾ ਅਧਿਕਾਰਤ ਪਲਾਨ ਨੂੰ ਕਾਉਂਸਿਲ ਨੇ ਅਕਤੂਬਰ 2006 ਵਿੱਚ ਅਪਨਾਇਆ ਸੀ। ਇਸਨੂੰ ਅੰਸ਼ਕ ਤੌਰ ਤੇ ਅਕਤੂਬਰ 2008 ਵਿੱਚ ਓਨਟਾਰੀਓ ਮਿਉਨਿਸਿਪਲ ਬੋਰਡ (ਓ.ਐਮ.ਬੀ.) (Ontario Municipal Board) (OMB) ਵੱਲੋਂ ਮਨਜ਼ੂਰ ਕੀਤਾ ਗਿਆ ਸੀ।

ਪਲਾਨਿੰਗ ਐਕਟ (Planning Act) ਦੇ ਸੈਕਸ਼ਨ 26(1) ਵਿੱਚ ਸ਼ਰਤ ਹੈ ਕਿ ਹਰੇਕ ਮਨਜ਼ੂਰ ਕੀਤੇ ਅਧਿਕਾਰਤ ਪਲਾਨ ਵਿੱਚ ਸੰਸ਼ੋਧਨ ਤੇ ਵਿਚਾਰ ਕੀਤਾ ਜਾਵੇ, ਤਾਂ ਜੋ ਨਵੇਂ ਅਧਿਕਾਰਤ ਪਲਾਨ ਦੇ ਤੌਰ ਤੇ ਲਾਗੂ ਹੋਣ ਦੇ 10 ਸਾਲ ਬਾਅਦ ਤੱਕ; ਅਤੇ ਉਸਦੇ ਬਾਅਦ ਹਰੇਕ ਪੰਜ ਸਾਲਾਂ ਵਿੱਚ, ਸੂਬਾਈ ਪਲਾਨਸ ਅਤੇ ਪਾਲਸੀਜ਼ ਦੇ ਨਾਲ ਇਸਦੇ ਅਨੁਕੂਲਣ ਅਤੇ ਸਮਾਨਤਾ ਨੂੰ ਯਕੀਨੀ ਬਣਾਇਆ ਜਾ ਸਕੇ, ਜਦੋਂ ਤੱਕ ਕਿ ਇਸਨੂੰ ਦੂਜੇ ਨਵੇਂ ਅਧਿਕਾਰਤ ਪਲਾਨ ਵਿੱਚ ਨਾ ਬਦਲਿਆ ਜਾਵੇ।

## ਹਵਾਲੇ

“ਸਿਟੀ ਆਫ ਬ੍ਰੈਂਪਟਨ, ਸਿਟੀ ਦੇ ਅਗਲੇ ਅਧਿਕਾਰਤ ਪਲਾਨ ਦਾ ਨਿਰਮਾਣ ਕਰਨ ਲਈ ਪੂਰੇ ਭਾਈਚਾਰੇ ਦੀ ਸਮੂਲੀਅਤ ਵਾਲੀ ਪ੍ਰਕਿਰਿਆ ਸ਼ੁਰੂ ਕਰਨ ਲਈ ਉਤਸ਼ਾਹਿਤ ਹੈ। ਇਹ ਪਲਾਨ ਹੁਣ ਅਤੇ ਭਵਿੱਖ ਵਿੱਚ ਸਿਟੀ ਦੇ ਵਾਧੇ ਲਈ ਮੰਚ ਤਿਆਰ ਕਰਨ ਤੇ ਕੇਂਦਰਿਤ ਹੈ। ਸਾਡਾ ਮਲਟੀ-ਯੀਅਰ ਪਲਾਨ ਇਹ ਯਕੀਨੀ ਬਣਾਵੇਗਾ ਕਿ ਰੋਮਾਂਚਕ ਭਾਈਚਾਰਕ ਵਿਜਨ ਨੂੰ ਅਜਿਹੇ ਨਤੀਜਿਆਂ ਵਿੱਚ ਤਬਦੀਲ ਕੀਤਾ ਜਾਂਦਾ ਹੈ, ਜੋ ਬ੍ਰੈਂਪਟਨ ਵਿੱਚ ਹਰੇਕ ਨੂੰ ਫਾਇਦਾ ਪਹੁੰਚਾਉਂਦੇ ਹਨ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

“ਕਾਉਂਸਿਲ ਦੇ ਤੌਰ ਤੇ ਸਾਡੀ ਤਰਜੀਹ, ਸਿਟੀ ਲਈ ਵੱਧ ਸਥਿਰ, ਸ਼ਹਿਰੀ ਅਤੇ ਗਤੀਸ਼ੀਲ ਦਿਸ਼ਾ ਪ੍ਰਦਾਨ ਕਰਨਾ ਹੈ – ਅਤੇ ਸਾਡਾ ਨਵਾਂ ਅਧਿਕਾਰਤ ਪਲਾਨ ਇਹ ਸਭ ਕਰੇਗਾ। ਮੈਂ ਬ੍ਰੈਂਪਟਨ ਦੇ ਸਾਰੇ ਨਿਵਾਸੀਆਂ ਨੂੰ ਉਤਸ਼ਾਹਿਤ ਕਰਦਾ ਹਾਂ ਕਿ ਉਹ ਇਸ ਬਾਰੇ ਆਪਣੇ ਰਾਏ ਦੇਣ ਦੇ ਕਈ ਮੌਕਿਆਂ ਵਿੱਚੋਂ ਕਿਸੇ ਇੱਕ ਵਿੱਚ ਹਿੱਸਾ ਜ਼ਰੂਰ ਲੈਣ ਕਿ ਸਾਡੀ ਸਿਟੀ ਦਾ ਭਵਿੱਖ ਕਿਹੋ ਜਿਹਾ ਹੋਵੇ।”

- ਮਾਰਟਿਨ ਮੇਡੇਇਰੋਸ (Martin Medeiros), ਚੇਅਰ, ਪਲਾਨਿੰਗ ਐਂਡ ਡੈਵਲਪਮੈਂਟ ਕਮਿਟੀ

“ਅਧਿਕਾਰਤ ਪਲਾਨ ਇਸ ਤਰੀਕੇ ਨਾਲ ਸਿਟੀ-ਨਿਰਮਾਣ ਦਾ ਕੰਮ ਕਰਨ ਲਈ ਸਿਟੀ ਦੇ ਸਟਾਫ਼ ਨੂੰ ਹੋਰ ਸੰਦਰਭ ਪ੍ਰਦਾਨ ਕਰੇਗਾ, ਜੋ ਬ੍ਰੈਂਪਟਨ ਲਈ ਸਾਡੀ ਕਾਉਂਸਿਲ ਅਤੇ ਨਿਵਾਸੀਆਂ ਦੇ ਵਿਜਨ ਨੂੰ ਪੂਰਾ ਕਰਨ ਲਈ ਮੌਕਿਆਂ ਨੂੰ ਵਧਾਉਂਦਾ ਹੋਵੇ। ਸਿਟੀ, ਬ੍ਰੈਂਪਟਨ 2040 ਵੱਲ ਹੋਰ ਅੱਗੇ ਵਧਣ ਲਈ ਨਿਵਾਸੀਆਂ ਅਤੇ ਸਟੇਕਹੋਲਡਰਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ।”

- *ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ*

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)